

Handwritten text in a script, possibly Indic, on a palm leaf manuscript. The text is arranged in four horizontal lines. A circular hole is visible in the center of the leaf, and two smaller circular holes are on the left and right edges. The text is written in a dark ink, and the leaf shows signs of aging and wear.

[Faint handwritten Burmese script across two pages]

၁၇ - ပါးသွယ်သို့ ပြန်သွယ် - မဟိတသတ်သတ်သတ်သတ် - မဟိတသတ်သတ်သတ်သတ် - မဟိတသတ်သတ်သတ်သတ် - မဟိတသတ်သတ်သတ်သတ်
 ၁၈ - ပါးသွယ်သို့ ပြန်သွယ် - မဟိတသတ်သတ်သတ်သတ် - မဟိတသတ်သတ်သတ်သတ် - မဟိတသတ်သတ်သတ်သတ် - မဟိတသတ်သတ်သတ်သတ်
 ၁၉ - ပါးသွယ်သို့ ပြန်သွယ် - မဟိတသတ်သတ်သတ်သတ် - မဟိတသတ်သတ်သတ်သတ် - မဟိတသတ်သတ်သတ်သတ် - မဟိတသတ်သတ်သတ်သတ်
 ၂၀ - ပါးသွယ်သို့ ပြန်သွယ် - မဟိတသတ်သတ်သတ်သတ် - မဟိတသတ်သတ်သတ်သတ် - မဟိတသတ်သတ်သတ်သတ် - မဟိတသတ်သတ်သတ်သတ်

၁။ မြန်မာနိုင်ငံတော်အတွက်
အကျိုးရှိစေရန်
အားလုံးတို့၏
အားကိုးရန်
အားကိုးရန်
အားကိုးရန်

၂။ မြန်မာနိုင်ငံတော်အတွက်
အကျိုးရှိစေရန်
အားလုံးတို့၏
အားကိုးရန်
အားကိုးရန်
အားကိုးရန်

Handwritten text in a script, likely Burmese, on the left side of the palm leaf manuscript. The text is arranged in several lines, starting with a character that resembles '၁' (one) and ending with '၁၀' (ten).

Handwritten text in a script, likely Burmese, on the right side of the palm leaf manuscript. The text continues from the left side, with some characters appearing to be '၁၀' (ten) and '၁၁' (eleven).

မှတ်တမ်းတစ်ခုတည်းရှိသည်။
၇၈ ခုနှစ်တွင် ရှေးဦးစွာ
၇၉ ခုနှစ်တွင် ရှေးဦးစွာ
၈၀ ခုနှစ်တွင် ရှေးဦးစွာ

၈၁ ခုနှစ်တွင် ရှေးဦးစွာ
၈၂ ခုနှစ်တွင် ရှေးဦးစွာ
၈၃ ခုနှစ်တွင် ရှေးဦးစွာ
၈၄ ခုနှစ်တွင် ရှေးဦးစွာ
၈၅ ခုနှစ်တွင် ရှေးဦးစွာ
၈၆ ခုနှစ်တွင် ရှေးဦးစွာ
၈၇ ခုနှစ်တွင် ရှေးဦးစွာ
၈၈ ခုနှစ်တွင် ရှေးဦးစွာ
၈၉ ခုနှစ်တွင် ရှေးဦးစွာ
၉၀ ခုနှစ်တွင် ရှေးဦးစွာ

၁။ နှိုင်းပျော်အောင် - အကုသုတ္တံပါရှိသောအခါ - နှိုင်းပျော်အောင် - အကုသုတ္တံပါရှိသောအခါ
 - နှိုင်းပျော်အောင် - အကုသုတ္တံပါရှိသောအခါ - နှိုင်းပျော်အောင် - အကုသုတ္တံပါရှိသောအခါ
 - အကုသုတ္တံပါရှိသောအခါ - အကုသုတ္တံပါရှိသောအခါ - အကုသုတ္တံပါရှိသောအခါ - အကုသုတ္တံပါရှိသောအခါ
 - အကုသုတ္တံပါရှိသောအခါ - အကုသုတ္တံပါရှိသောအခါ - အကုသုတ္တံပါရှိသောအခါ - အကုသုတ္တံပါရှိသောအခါ

જુલમલિ પુત્રીકા નામ - રંગુલાનું જન્મ મુખ્યત્વે

મુલમલિ પુત્રીકા નામ - રંગુલાનું જન્મ મુખ્યત્વે

જુલમલિ પુત્રીકા નામ - રંગુલાનું જન્મ મુખ્યત્વે

જુલમલિ પુત્રીકા નામ - રંગુલાનું જન્મ મુખ્યત્વે

જુલમલિ પુત્રીકા નામ - રંગુલાનું જન્મ મુખ્યત્વે

જુલમલિ પુત્રીકા નામ - રંગુલાનું જન્મ મુખ્યત્વે

જુલમલિ પુત્રીકા નામ - રંગુલાનું જન્મ મુખ્યત્વે

જુલમલિ પુત્રીકા નામ - રંગુલાનું જન્મ મુખ્યત્વે

જુલમલિ પુત્રીકા નામ - રંગુલાનું જન્મ મુખ્યત્વે

જુલમલિ પુત્રીકા નામ - રંગુલાનું જન્મ મુખ્યત્વે

5
18
19
20
21
22
23
24
25
26
27
28
29
30
31
32
33
34
35
36
37
38
39
40
41
42
43
44
45
46
47
48
49
50
51
52
53
54
55
56
57
58
59
60
61
62
63
64
65
66
67
68
69
70
71
72
73
74
75
76
77
78
79
80
81
82
83
84
85
86
87
88
89
90
91
92
93
94
95
96
97
98
99
100

101
102
103
104
105
106
107
108
109
110
111
112
113
114
115
116
117
118
119
120
121
122
123
124
125
126
127
128
129
130
131
132
133
134
135
136
137
138
139
140
141
142
143
144
145
146
147
148
149
150
151
152
153
154
155
156
157
158
159
160
161
162
163
164
165
166
167
168
169
170
171
172
173
174
175
176
177
178
179
180
181
182
183
184
185
186
187
188
189
190
191
192
193
194
195
196
197
198
199
200

201
202
203
204
205
206
207
208
209
210
211
212
213
214
215
216
217
218
219
220
221
222
223
224
225
226
227
228
229
230
231
232
233
234
235
236
237
238
239
240
241
242
243
244
245
246
247
248
249
250
251
252
253
254
255
256
257
258
259
260
261
262
263
264
265
266
267
268
269
270
271
272
273
274
275
276
277
278
279
280
281
282
283
284
285
286
287
288
289
290
291
292
293
294
295
296
297
298
299
300

301
302
303
304
305
306
307
308
309
310
311
312
313
314
315
316
317
318
319
320
321
322
323
324
325
326
327
328
329
330
331
332
333
334
335
336
337
338
339
340
341
342
343
344
345
346
347
348
349
350
351
352
353
354
355
356
357
358
359
360
361
362
363
364
365
366
367
368
369
370
371
372
373
374
375
376
377
378
379
380
381
382
383
384
385
386
387
388
389
390
391
392
393
394
395
396
397
398
399
400

401
402
403
404
405
406
407
408
409
410
411
412
413
414
415
416
417
418
419
420
421
422
423
424
425
426
427
428
429
430
431
432
433
434
435
436
437
438
439
440
441
442
443
444
445
446
447
448
449
450
451
452
453
454
455
456
457
458
459
460
461
462
463
464
465
466
467
468
469
470
471
472
473
474
475
476
477
478
479
480
481
482
483
484
485
486
487
488
489
490
491
492
493
494
495
496
497
498
499
500

Handwritten text in a cursive script, likely a form of shorthand or a specific dialect. The text is arranged in four lines, with some characters appearing to be ligatures or stylized variations of standard characters. The first line begins with a character that resembles 'a' or 'an'. The second line starts with a character that looks like 'i' or 'in'. The third line begins with a character that could be 'u' or 'un'. The fourth line starts with a character that might be 'o' or 'on'. The overall impression is of a highly fluid and possibly abbreviated writing system.

Handwritten text in a cursive script, continuing the style of the first section. This section also consists of four lines. The first line begins with a character that resembles 'a' or 'an'. The second line starts with a character that looks like 'i' or 'in'. The third line begins with a character that could be 'u' or 'un'. The fourth line starts with a character that might be 'o' or 'on'. The overall impression is of a highly fluid and possibly abbreviated writing system.

Handwritten text in Burmese script, likely a historical document or manuscript. The text is written in a cursive style and is organized into two columns. The left column contains four lines of text, and the right column contains four lines of text. The script is dense and characteristic of traditional Burmese writing.

၁၈၈၇ ခုနှစ် ဇန်နဝါရီလ ၁ ရက်နေ့

အောက်ပါ အရာများကို ရှိသမျှ စစ်ဆေးပါ

၁။ အောက်ပါ အရာများကို ရှိသမျှ စစ်ဆေးပါ

၂။ အောက်ပါ အရာများကို ရှိသမျှ စစ်ဆေးပါ

၃။ အောက်ပါ အရာများကို ရှိသမျှ စစ်ဆေးပါ

၄။ အောက်ပါ အရာများကို ရှိသမျှ စစ်ဆေးပါ

၅။ အောက်ပါ အရာများကို ရှိသမျှ စစ်ဆေးပါ

၆။ အောက်ပါ အရာများကို ရှိသမျှ စစ်ဆေးပါ

၇။ အောက်ပါ အရာများကို ရှိသမျှ စစ်ဆေးပါ

၈။ အောက်ပါ အရာများကို ရှိသမျှ စစ်ဆေးပါ

10

၁၂၃၄၅၆၇၈၉၁၀၁၁၂၁၃၁၄၁၅၁၆၁၇၁၈၁၉၂၀
၂၁၂၂၂၃၂၄၂၅၂၆၂၇၂၈၂၉၃၀၃၁၃၂၃၃၃၄၃၅၃၆
၃၇၃၈၃၉၄၀၄၁၄၂၄၃၄၄၄၅၄၆၄၇၄၈၄၉၅၀
၅၁၅၂၅၃၅၄၅၅၅၆၅၇၅၈၅၉၆၀၆၁၆၂၆၃၆၄၆၅၆၆၆၇၆၈၆၉၇၀

၇၁၇၂၇၃၇၄၇၅၇၆၇၇၇၈၇၉၈၀၈၁၈၂၈၃၈၄၈၅၈၆၈၇၈၈၈၉၉၀
၉၁၉၂၉၃၉၄၉၅၉၆၉၇၉၈၉၉၁၀၁၀၁၀၂၁၀၃၁၀၄၁၀၅၁၀၆၁၀၇၁၀၈၁၀၉၁၁၀
၁၁၁၁၁၂၁၁၃၁၁၄၁၁၅၁၁၆၁၁၇၁၁၈၁၁၉၁၂၀၁၂၁၂၂၁၂၃၁၂၄၁၂၅၁၂၆၁၂၇၁၂၈၁၂၉၁၃၀
၁၃၁၃၂၁၃၃၁၃၄၁၃၅၁၃၆၁၃၇၁၃၈၁၃၉၁၄၀၁၄၁၁၄၂၁၄၃၁၄၄၁၄၅၁၄၆၁၄၇၁၄၈၁၄၉၁၅၀

Handwritten text in Devanagari script, likely a historical document or manuscript. The text is written on aged paper and is organized into several lines. The script is cursive and appears to be from a historical period. The text is written in a single column, with some lines starting with a small circular mark. The text is written in a single column, with some lines starting with a small circular mark. The text is written in a single column, with some lines starting with a small circular mark.

၂၄

အထူးသောတရား၌ နှစ်သက်သော အရာတို့ကို
 ဖြစ်ပေါ်စေရန် အားထုတ်သော အရာတို့ကို
 အားထုတ်သော အရာတို့ကို အားထုတ်သော
 အရာတို့ကို အားထုတ်သော အရာတို့ကို

အားထုတ်သော အရာတို့ကို အားထုတ်သော
 အရာတို့ကို အားထုတ်သော အရာတို့ကို
 အားထုတ်သော အရာတို့ကို အားထုတ်သော
 အရာတို့ကို အားထုတ်သော အရာတို့ကို

၁၈၈၈-၁၈၈၉ ခုနှစ် နှစ်စဉ်အတွက် အကျဉ်းချုပ်

၁၈၈၈-၁၈၈၉ ခုနှစ် နှစ်စဉ်အတွက် အကျဉ်းချုပ်

၁၈၈၈-၁၈၈၉ ခုနှစ် နှစ်စဉ်အတွက် အကျဉ်းချုပ်

၁၈၈၈-၁၈၈၉ ခုနှစ် နှစ်စဉ်အတွက် အကျဉ်းချုပ်

၁၈၈၈-၁၈၈၉ ခုနှစ် နှစ်စဉ်အတွက် အကျဉ်းချုပ်

၁၈၈၈-၁၈၈၉ ခုနှစ် နှစ်စဉ်အတွက် အကျဉ်းချုပ်

၁၈၈၈-၁၈၈၉ ခုနှစ် နှစ်စဉ်အတွက် အကျဉ်းချုပ်

၁၈၈၈-၁၈၈၉ ခုနှစ် နှစ်စဉ်အတွက် အကျဉ်းချုပ်

Handwritten text in a script, likely Burmese, on a palm leaf manuscript. The text is arranged in several lines across the leaf. The script is cursive and characteristic of traditional Burmese writing. The leaf is secured by a vertical strip of material in the center, and two circular holes are visible on either side of the binding.

၁၂၈၇ ခုနှစ် နတ်တော်တော်တော်
၁၂၈၈ ခုနှစ် နတ်တော်တော်တော်
၁၂၈၉ ခုနှစ် နတ်တော်တော်တော်
၁၂၉၀ ခုနှစ် နတ်တော်တော်တော်

၁၂၉၁ ခုနှစ် နတ်တော်တော်တော်
၁၂၉၂ ခုနှစ် နတ်တော်တော်တော်
၁၂၉၃ ခုနှစ် နတ်တော်တော်တော်
၁၂၉၄ ခုနှစ် နတ်တော်တော်တော်

19

1

ਮਨਮਾਨਸਾ ਮਨਮਾਨਸਾ ਮਨਮਾਨਸਾ ਮਨਮਾਨਸਾ ਮਨਮਾਨਸਾ ਮਨਮਾਨਸਾ ਮਨਮਾਨਸਾ ਮਨਮਾਨਸਾ ਮਨਮਾਨਸਾ ਮਨਮਾਨਸਾ
ਮਨਮਾਨਸਾ ਮਨਮਾਨਸਾ ਮਨਮਾਨਸਾ ਮਨਮਾਨਸਾ ਮਨਮਾਨਸਾ ਮਨਮਾਨਸਾ ਮਨਮਾਨਸਾ ਮਨਮਾਨਸਾ ਮਨਮਾਨਸਾ ਮਨਮਾਨਸਾ
ਮਨਮਾਨਸਾ ਮਨਮਾਨਸਾ ਮਨਮਾਨਸਾ ਮਨਮਾਨਸਾ ਮਨਮਾਨਸਾ ਮਨਮਾਨਸਾ ਮਨਮਾਨਸਾ ਮਨਮਾਨਸਾ ਮਨਮਾਨਸਾ ਮਨਮਾਨਸਾ

ॐ नमो भगवते वासुदेवाय ॥ नमो भगवते वासुदेवाय ॥ नमो भगवते वासुदेवाय ॥

नमो भगवते वासुदेवाय ॥ नमो भगवते वासुदेवाय ॥ नमो भगवते वासुदेवाय ॥

नमो भगवते वासुदेवाय ॥ नमो भगवते वासुदेवाय ॥ नमो भगवते वासुदेवाय ॥

Handwritten text in a cursive script, likely a form or document, written on a piece of paper with three binder holes. The text is organized into several lines and appears to be a form with fields for information. The script is dense and difficult to decipher, but it seems to be a mix of letters and numbers. The paper is aged and slightly discolored.

Handwritten text in Korean script, likely a list or index, organized into two columns. The text is written in a cursive style on aged paper. The left column contains approximately 10 lines of text, and the right column contains approximately 10 lines of text. The text appears to be a list of items or names, possibly related to a collection or inventory.

Left Column (approximate text):

- 1. ...
- 2. ...
- 3. ...
- 4. ...
- 5. ...
- 6. ...
- 7. ...
- 8. ...
- 9. ...
- 10. ...

Right Column (approximate text):

- 1. ...
- 2. ...
- 3. ...
- 4. ...
- 5. ...
- 6. ...
- 7. ...
- 8. ...
- 9. ...
- 10. ...

၁။ အထွေထွေအကျဉ်းချုပ်
၂။ အကျဉ်းချုပ်အကျဉ်းချုပ်
၃။ အကျဉ်းချုပ်အကျဉ်းချုပ်
၄။ အကျဉ်းချုပ်အကျဉ်းချုပ်
၅။ အကျဉ်းချုပ်အကျဉ်းချုပ်
၆။ အကျဉ်းချုပ်အကျဉ်းချုပ်
၇။ အကျဉ်းချုပ်အကျဉ်းချုပ်
၈။ အကျဉ်းချုပ်အကျဉ်းချုပ်
၉။ အကျဉ်းချုပ်အကျဉ်းချုပ်
၁၀။ အကျဉ်းချုပ်အကျဉ်းချုပ်

Y-10

၁၈၇၅ ခုနှစ် ဇန်နဝါရီလ ၁ ရက်နေ့

အောက်ပါ အရာများကို

အောက်ပါ အရာများကို

အောက်ပါ အရာများကို

အောက်ပါ အရာများကို

အောက်ပါ အရာများကို

အောက်ပါ အရာများကို

၁။ အကယ်၍ ဤသို့ဖြစ်လျှင် အကျိုးအမြတ်ကို ရရှိနိုင်ပါသည်။
ဤသို့ဖြစ်လျှင် အကျိုးအမြတ်ကို ရရှိနိုင်ပါသည်။

၂။ အကယ်၍ ဤသို့ဖြစ်လျှင် အကျိုးအမြတ်ကို ရရှိနိုင်ပါသည်။
ဤသို့ဖြစ်လျှင် အကျိုးအမြတ်ကို ရရှိနိုင်ပါသည်။

၃။ အကယ်၍ ဤသို့ဖြစ်လျှင် အကျိုးအမြတ်ကို ရရှိနိုင်ပါသည်။
ဤသို့ဖြစ်လျှင် အကျိုးအမြတ်ကို ရရှိနိုင်ပါသည်။

၂၃

၁။ အကယ်၍ အကယ်၍ အကယ်၍ - အကယ်၍ အကယ်၍ အကယ်၍ -
 ၂။ အကယ်၍ အကယ်၍ အကယ်၍ အကယ်၍ အကယ်၍ အကယ်၍ -
 ၃။ အကယ်၍ အကယ်၍ အကယ်၍ အကယ်၍ အကယ်၍ အကယ်၍ -
 ၄။ အကယ်၍ အကယ်၍ အကယ်၍ အကယ်၍ အကယ်၍ အကယ်၍ -

၅။ အကယ်၍ အကယ်၍ အကယ်၍ အကယ်၍ အကယ်၍ အကယ်၍ -
 ၆။ အကယ်၍ အကယ်၍ အကယ်၍ အကယ်၍ အကယ်၍ အကယ်၍ -
 ၇။ အကယ်၍ အကယ်၍ အကယ်၍ အကယ်၍ အကယ်၍ အကယ်၍ -
 ၈။ အကယ်၍ အကယ်၍ အကယ်၍ အကယ်၍ အကယ်၍ အကယ်၍ -

ॐ नमो भगवते वासुदेवाय ॥ नमो भगवते वासुदेवाय ॥ नमो भगवते वासुदेवाय ॥
नमो भगवते वासुदेवाय ॥ नमो भगवते वासुदेवाय ॥ नमो भगवते वासुदेवाय ॥
नमो भगवते वासुदेवाय ॥ नमो भगवते वासुदेवाय ॥ नमो भगवते वासुदेवाय ॥
नमो भगवते वासुदेवाय ॥ नमो भगवते वासुदेवाय ॥ नमो भगवते वासुदेवाय ॥
नमो भगवते वासुदेवाय ॥ नमो भगवते वासुदेवाय ॥ नमो भगवते वासुदेवाय ॥

...
...
...
...
...

...
...
...
...
...

၁၀

၁။ ဤသို့ နိဂုံးချုပ်သော အခန်းတော်ကို နောက်တွင် ဖော်ပြပါမည်။
၂။ ဤသို့ နိဂုံးချုပ်သော အခန်းတော်ကို နောက်တွင် ဖော်ပြပါမည်။
၃။ ဤသို့ နိဂုံးချုပ်သော အခန်းတော်ကို နောက်တွင် ဖော်ပြပါမည်။
၄။ ဤသို့ နိဂုံးချုပ်သော အခန်းတော်ကို နောက်တွင် ဖော်ပြပါမည်။

Handwritten text in a cursive script, likely a form of shorthand or a specific dialect. The text is arranged in four lines across two panels, separated by a vertical line. The script is dense and difficult to decipher without specialized knowledge of the language or system.

၁၃

၁၃၁၂ ခုနှစ် ဇန်နဝါရီလ ၁ ရက်နေ့
မိုးကြိုးသည် မိုးကြိုးသည် မိုးကြိုးသည်
မိုးကြိုးသည် မိုးကြိုးသည် မိုးကြိုးသည်
မိုးကြိုးသည် မိုးကြိုးသည် မိုးကြိုးသည်
မိုးကြိုးသည် မိုးကြိုးသည် မိုးကြိုးသည်

၁၃၁၂ ခုနှစ် ဇန်နဝါရီလ ၁ ရက်နေ့
မိုးကြိုးသည် မိုးကြိုးသည် မိုးကြိုးသည်
မိုးကြိုးသည် မိုးကြိုးသည် မိုးကြိုးသည်
မိုးကြိုးသည် မိုးကြိုးသည် မိုးကြိုးသည်
မိုးကြိုးသည် မိုးကြိုးသည် မိုးကြိုးသည်

၄၈၆
၁၇၇၂ ခုနှစ်၊ ဇန်နဝါရီလ ၁၇ ရက်၊ နံနက် ၈ နာရီ ၁၀ မိနစ်၊
ဧည့်သည်များ၊ နေရာတော်များ၌ နေထိုင်ရာ၌
အလုပ်များကို စောင့်ကြည့်ရန် နေရာတော်များ၌
အလုပ်များကို စောင့်ကြည့်ရန် နေရာတော်များ၌
အလုပ်များကို စောင့်ကြည့်ရန် နေရာတော်များ၌

3
[Faint handwritten text in a non-Latin script, possibly Burmese, on aged paper with two punch holes.]

10

... ..
... ..
... ..
... ..

၈ - ဗုဒ္ဓ ၁၇၇၇ ခု ဗုဒ္ဓ ၁၇၇၇ ခု - ဗုဒ္ဓ ၁၇၇၇ ခု - ဗုဒ္ဓ ၁၇၇၇ ခု - ဗုဒ္ဓ ၁၇၇၇ ခု - ဗုဒ္ဓ ၁၇၇၇ ခု

၉ - ဗုဒ္ဓ ၁၇၇၇ ခု ဗုဒ္ဓ ၁၇၇၇ ခု - ဗုဒ္ဓ ၁၇၇၇ ခု - ဗုဒ္ဓ ၁၇၇၇ ခု - ဗုဒ္ဓ ၁၇၇၇ ခု - ဗုဒ္ဓ ၁၇၇၇ ခု

၁၀ - ဗုဒ္ဓ ၁၇၇၇ ခု ဗုဒ္ဓ ၁၇၇၇ ခု - ဗုဒ္ဓ ၁၇၇၇ ခု - ဗုဒ္ဓ ၁၇၇၇ ခု - ဗုဒ္ဓ ၁၇၇၇ ခု - ဗုဒ္ဓ ၁၇၇၇ ခု

21

ਭਗਵੰਤ ਸ੍ਰੀ ਪ੍ਰਸੰਨ - ਭਗਵੰਤ ਸ੍ਰੀ ਪ੍ਰਸੰਨ ਸ੍ਰੀ ਪ੍ਰਸੰਨ ਸ੍ਰੀ ਪ੍ਰਸੰਨ ਸ੍ਰੀ ਪ੍ਰਸੰਨ - ਪ੍ਰਸੰਨ ਸ੍ਰੀ ਪ੍ਰਸੰਨ

ਭਗਵੰਤ ਸ੍ਰੀ ਪ੍ਰਸੰਨ - ਭਗਵੰਤ ਸ੍ਰੀ ਪ੍ਰਸੰਨ ਸ੍ਰੀ ਪ੍ਰਸੰਨ ਸ੍ਰੀ ਪ੍ਰਸੰਨ - ਪ੍ਰਸੰਨ ਸ੍ਰੀ ਪ੍ਰਸੰਨ

ਭਗਵੰਤ ਸ੍ਰੀ ਪ੍ਰਸੰਨ - ਭਗਵੰਤ ਸ੍ਰੀ ਪ੍ਰਸੰਨ ਸ੍ਰੀ ਪ੍ਰਸੰਨ ਸ੍ਰੀ ਪ੍ਰਸੰਨ - ਪ੍ਰਸੰਨ ਸ੍ਰੀ ਪ੍ਰਸੰਨ

॥ १ ॥ ॐ नमो भगवते वासुदेवाय ॥

ॐ नमो भगवते वासुदेवाय ॥

ॐ नमो भगवते वासुदेवाय ॥

ॐ नमो भगवते वासुदेवाय ॥

ॐ नमो भगवते वासुदेवाय ॥

ॐ नमो भगवते वासुदेवाय ॥

[illegible]



॥ ॐ नमो भगवते वासुदेवाय ॥ ॐ नमो भगवते वासुदेवाय ॥ ॐ नमो भगवते वासुदेवाय ॥
 ॐ नमो भगवते वासुदेवाय ॥ ॐ नमो भगवते वासुदेवाय ॥ ॐ नमो भगवते वासुदेवाय ॥
 ॐ नमो भगवते वासुदेवाय ॥ ॐ नमो भगवते वासुदेवाय ॥ ॐ नमो भगवते वासुदेवाय ॥

॥ ॐ नमो भगवते वासुदेवाय ॥ ॐ नमो भगवते वासुदेवाय ॥ ॐ नमो भगवते वासुदेवाय ॥ ॐ नमो भगवते वासुदेवाय ॥

॥ ॐ नमो भगवते वासुदेवाय ॥ ॐ नमो भगवते वासुदेवाय ॥ ॐ नमो भगवते वासुदेवाय ॥ ॐ नमो भगवते वासुदेवाय ॥

॥ ॐ नमो भगवते वासुदेवाय ॥ ॐ नमो भगवते वासुदेवाय ॥ ॐ नमो भगवते वासुदेवाय ॥ ॐ नमो भगवते वासुदेवाय ॥

॥ ॐ ॥

ॐ नमो भगवते वासुदेवाय ॥

ॐ नमो भगवते वासुदेवाय ॥

ॐ नमो भगवते वासुदेवाय ॥

ॐ नमो भगवते वासुदेवाय ॥

ॐ नमो भगवते वासुदेवाय ॥

५५
॥ ॐ नमो भगवते वासुदेवाय ॥ ॐ नमो भगवते वासुदेवाय ॥ ॐ नमो भगवते वासुदेवाय ॥
ॐ नमो भगवते वासुदेवाय ॥ ॐ नमो भगवते वासुदेवाय ॥ ॐ नमो भगवते वासुदेवाय ॥
ॐ नमो भगवते वासुदेवाय ॥ ॐ नमो भगवते वासुदेवाय ॥ ॐ नमो भगवते वासुदेवाय ॥

210

ਸ੍ਰੀ ਯਾਤ੍ਰਾ ਸ੍ਰੀ ਯਾਤ੍ਰਾ ਸ੍ਰੀ ਯਾਤ੍ਰਾ ਸ੍ਰੀ ਯਾਤ੍ਰਾ ਸ੍ਰੀ ਯਾਤ੍ਰਾ ਸ੍ਰੀ ਯਾਤ੍ਰਾ ਸ੍ਰੀ ਯਾਤ੍ਰਾ ਸ੍ਰੀ ਯਾਤ੍ਰਾ
ਸ੍ਰੀ ਯਾਤ੍ਰਾ ਸ੍ਰੀ ਯਾਤ੍ਰਾ ਸ੍ਰੀ ਯਾਤ੍ਰਾ ਸ੍ਰੀ ਯਾਤ੍ਰਾ ਸ੍ਰੀ ਯਾਤ੍ਰਾ ਸ੍ਰੀ ਯਾਤ੍ਰਾ ਸ੍ਰੀ ਯਾਤ੍ਰਾ ਸ੍ਰੀ ਯਾਤ੍ਰਾ
ਸ੍ਰੀ ਯਾਤ੍ਰਾ ਸ੍ਰੀ ਯਾਤ੍ਰਾ ਸ੍ਰੀ ਯਾਤ੍ਰਾ ਸ੍ਰੀ ਯਾਤ੍ਰਾ ਸ੍ਰੀ ਯਾਤ੍ਰਾ ਸ੍ਰੀ ਯਾਤ੍ਰਾ ਸ੍ਰੀ ਯਾਤ੍ਰਾ ਸ੍ਰੀ ਯਾਤ੍ਰਾ

[illegible]

● ॐ नमो भगवते वासुदेवाय ॥ ॐ नमो भगवते वासुदेवाय ॥ ॐ नमो भगवते वासुदेवाय ॥ ●

ਚੰਦ

ਮਾਮੀ ੧ ਅਵਾ ੧੨ ਭੁੰ ਭਿੰ ੧੩ ਘ ੧੪ ਘ ੧੫ ਘ ੧੬ ਘ ੧੭ ਘ ੧੮ ਘ ੧੯ ਘ ੨੦ ਘ ੨੧ ਘ ੨੨ ਘ ੨੩ ਘ ੨੪ ਘ ੨੫ ਘ ੨੬ ਘ ੨੭ ਘ ੨੮ ਘ ੨੯ ਘ ੩੦ ਘ ੩੧ ਘ ੩੨ ਘ ੩੩ ਘ ੩੪ ਘ ੩੫ ਘ ੩੬ ਘ ੩੭ ਘ ੩੮ ਘ ੩੯ ਘ ੪੦ ਘ ੪੧ ਘ ੪੨ ਘ ੪੩ ਘ ੪੪ ਘ ੪੫ ਘ ੪੬ ਘ ੪੭ ਘ ੪੮ ਘ ੪੯ ਘ ੫੦ ਘ ੫੧ ਘ ੫੨ ਘ ੫੩ ਘ ੫੪ ਘ ੫੫ ਘ ੫੬ ਘ ੫੭ ਘ ੫੮ ਘ ੫੯ ਘ ੬੦ ਘ ੬੧ ਘ ੬੨ ਘ ੬੩ ਘ ੬੪ ਘ ੬੫ ਘ ੬੬ ਘ ੬੭ ਘ ੬੮ ਘ ੬੯ ਘ ੭੦ ਘ ੭੧ ਘ ੭੨ ਘ ੭੩ ਘ ੭੪ ਘ ੭੫ ਘ ੭੬ ਘ ੭੭ ਘ ੭੮ ਘ ੭੯ ਘ ੮੦ ਘ ੮੧ ਘ ੮੨ ਘ ੮੩ ਘ ੮੪ ਘ ੮੫ ਘ ੮੬ ਘ ੮੭ ਘ ੮੮ ਘ ੮੯ ਘ ੯੦ ਘ ੯੧ ਘ ੯੨ ਘ ੯੩ ਘ ੯੪ ਘ ੯੫ ਘ ੯੬ ਘ ੯੭ ਘ ੯੮ ਘ ੯੯ ਘ ੧੦੦ ਘ

ਭਗਤਾਂ ਜੋ ਸਾਧਨਾਂ ਦੇ ਰਾਹੀਂ ਪਰਮਾਤਮਾ ਨੂੰ ਚੰਗੇ-
ਦਾਸਤਾਨੇ ਦੇ ਰਾਹੀਂ ਪਰਮਾਤਮਾ ਨੂੰ ਚੰਗੇ-
ਦਾਸਤਾਨੇ ਦੇ ਰਾਹੀਂ ਪਰਮਾਤਮਾ ਨੂੰ ਚੰਗੇ-

ਦਾਸਤਾਨੇ ਦੇ ਰਾਹੀਂ ਪਰਮਾਤਮਾ ਨੂੰ ਚੰਗੇ-
ਦਾਸਤਾਨੇ ਦੇ ਰਾਹੀਂ ਪਰਮਾਤਮਾ ਨੂੰ ਚੰਗੇ-
ਦਾਸਤਾਨੇ ਦੇ ਰਾਹੀਂ ਪਰਮਾਤਮਾ ਨੂੰ ਚੰਗੇ-

ਦਾਸਤਾਨੇ ਦੇ ਰਾਹੀਂ ਪਰਮਾਤਮਾ ਨੂੰ ਚੰਗੇ-
ਦਾਸਤਾਨੇ ਦੇ ਰਾਹੀਂ ਪਰਮਾਤਮਾ ਨੂੰ ਚੰਗੇ-
ਦਾਸਤਾਨੇ ਦੇ ਰਾਹੀਂ ਪਰਮਾਤਮਾ ਨੂੰ ਚੰਗੇ-

၁၆

သောသောသော - သောသောသောသောသော - သောသောသောသောသော - သောသောသောသောသော - သောသောသောသောသော
သောသောသော - သောသောသောသောသောသော - သောသောသောသောသောသော - သောသောသောသောသောသော - သောသောသောသောသောသော
သောသော - သောသောသောသောသောသော - သောသောသောသောသောသော - သောသောသောသောသောသော - သောသောသောသောသောသော

၁၁၇ ခြံငံအား ခုခံ - အင်္ဂုဗ္ဗကုသုတ္တံပါးပါး ၁၁၈ ခြံငံအား ခုခံ - အင်္ဂုဗ္ဗကုသုတ္တံပါးပါး ၁၁၉ ခြံငံအား ခုခံ - အင်္ဂုဗ္ဗကုသုတ္တံပါးပါး ၁၂၀ ခြံငံအား ခုခံ - အင်္ဂုဗ္ဗကုသုတ္တံပါးပါး

၁၂၁ ခြံငံအား ခုခံ - အင်္ဂုဗ္ဗကုသုတ္တံပါးပါး ၁၂၂ ခြံငံအား ခုခံ - အင်္ဂုဗ္ဗကုသုတ္တံပါးပါး ၁၂၃ ခြံငံအား ခုခံ - အင်္ဂုဗ္ဗကုသုတ္တံပါးပါး ၁၂၄ ခြံငံအား ခုခံ - အင်္ဂုဗ္ဗကုသုတ္တံပါးပါး ၁၂၅ ခြံငံအား ခုခံ - အင်္ဂုဗ္ဗကုသုတ္တံပါးပါး

၁၂၆ ခြံငံအား ခုခံ - အင်္ဂုဗ္ဗကုသုတ္တံပါးပါး ၁၂၇ ခြံငံအား ခုခံ - အင်္ဂုဗ္ဗကုသုတ္တံပါးပါး ၁၂၈ ခြံငံအား ခုခံ - အင်္ဂုဗ္ဗကုသုတ္တံပါးပါး ၁၂၉ ခြံငံအား ခုခံ - အင်္ဂုဗ္ဗကုသုတ္တံပါးပါး ၁၃၀ ခြံငံအား ခုခံ - အင်္ဂုဗ္ဗကုသုတ္တံပါးပါး

စာအုပ်ကို ခေါ်ဝေါ်ခြင်းအားဖြင့် စာအုပ်ကို စာအုပ်အဖြစ် ခေါ်ဝေါ်ခြင်း ဖြစ်သည်။

● စာအုပ်ကို ခေါ်ဝေါ်ခြင်းအားဖြင့် စာအုပ်ကို စာအုပ်အဖြစ် ခေါ်ဝေါ်ခြင်း ဖြစ်သည်။ ●

စာအုပ်ကို ခေါ်ဝေါ်ခြင်းအားဖြင့် စာအုပ်ကို စာအုပ်အဖြစ် ခေါ်ဝေါ်ခြင်း ဖြစ်သည်။

၂၇၂
အိပ်ရာကို အိပ်ရာမှ နုတ်ထွက်၍ အိပ်ရာကို
အိပ်ရာမှ နုတ်ထွက်၍ အိပ်ရာကို
အိပ်ရာမှ နုတ်ထွက်၍ အိပ်ရာကို

အိပ်ရာမှ နုတ်ထွက်၍ အိပ်ရာကို
အိပ်ရာမှ နုတ်ထွက်၍ အိပ်ရာကို
အိပ်ရာမှ နုတ်ထွက်၍ အိပ်ရာကို
အိပ်ရာမှ နုတ်ထွက်၍ အိပ်ရာကို

၁၂-မိ

၇၈-၇-၈၇ ၇၈-၇-၈၇ ၇၈-၇-၈၇ ၇၈-၇-၈၇ ၇၈-၇-၈၇ ၇၈-၇-၈၇ ၇၈-၇-၈၇ ၇၈-၇-၈၇ ၇၈-၇-၈၇ ၇၈-၇-၈၇
၇၈-၇-၈၇ ၇၈-၇-၈၇ ၇၈-၇-၈၇ ၇၈-၇-၈၇ ၇၈-၇-၈၇ ၇၈-၇-၈၇ ၇၈-၇-၈၇ ၇၈-၇-၈၇ ၇၈-၇-၈၇ ၇၈-၇-၈၇
၇၈-၇-၈၇ ၇၈-၇-၈၇ ၇၈-၇-၈၇ ၇၈-၇-၈၇ ၇၈-၇-၈၇ ၇၈-၇-၈၇ ၇၈-၇-၈၇ ၇၈-၇-၈၇ ၇၈-၇-၈၇ ၇၈-၇-၈၇
၇၈-၇-၈၇ ၇၈-၇-၈၇ ၇၈-၇-၈၇ ၇၈-၇-၈၇ ၇၈-၇-၈၇ ၇၈-၇-၈၇ ၇၈-၇-၈၇ ၇၈-၇-၈၇ ၇၈-၇-၈၇ ၇၈-၇-၈၇

Handwritten text in a script, likely Burmese, consisting of several lines of text. The text is written in a cursive style and appears to be a list or a series of entries. The script is dark and the background is light-colored paper.

မကုသိရ် အစွဲအနီအို - မလေ့မလမ်းတော၊ ချီပူဇော်မလိမ္မာမကုသိရ် အစွဲအနီအို - မလိမ္မာမလိမ္မာ
မကုသိရ် အစွဲအနီအို - မလိမ္မာမလိမ္မာမကုသိရ် အစွဲအနီအို - မလိမ္မာမလိမ္မာ
မကုသိရ် အစွဲအနီအို - မလိမ္မာမလိမ္မာမကုသိရ် အစွဲအနီအို - မလိမ္မာမလိမ္မာ

Handwritten text in a script, likely Indic, on a palm leaf manuscript. The text is arranged in three lines, with a central binding visible. The script is finely etched into the surface of the leaf.

ॐ नमो भगवते वासुदेवाय ॥ १ ॥
नमो भगवते वासुदेवाय ॥ २ ॥
नमो भगवते वासुदेवाय ॥ ३ ॥
नमो भगवते वासुदेवाय ॥ ४ ॥
नमो भगवते वासुदेवाय ॥ ५ ॥
नमो भगवते वासुदेवाय ॥ ६ ॥
नमो भगवते वासुदेवाय ॥ ७ ॥
नमो भगवते वासुदेवाय ॥ ८ ॥
नमो भगवते वासुदेवाय ॥ ९ ॥
नमो भगवते वासुदेवाय ॥ १० ॥

24

ਅਮਰ ਸ੍ਵਰੂਪਾ ਅਮਰੀ - ਅਮਰੀ ਅਮਰੀ ॥ ਅਮਰੀ ॥

ਅਮਰ - ਅਮਰੀ ਅਮਰੀ ਅਮਰੀ - ਅਮਰੀ ਅਮਰੀ

ਅਮਰੀ ॥ - ਅਮਰੀ ਅਮਰੀ ਅਮਰੀ ॥

ਅਮਰੀ ਅਮਰੀ ਅਮਰੀ ॥ - ਅਮਰੀ ਅਮਰੀ ॥

ਅਮਰੀ ਅਮਰੀ ਅਮਰੀ ॥ - ਅਮਰੀ ਅਮਰੀ ॥

ਅਮਰੀ ਅਮਰੀ ਅਮਰੀ ॥ - ਅਮਰੀ ਅਮਰੀ ॥

॥ ॐ नमो भगवते वासुदेवाय ॥ ॐ नमो भगवते वासुदेवाय ॥ ॐ नमो भगवते वासुदेवाय ॥
 ॐ नमो भगवते वासुदेवाय ॥ ॐ नमो भगवते वासुदेवाय ॥ ॐ नमो भगवते वासुदेवाय ॥
 ॐ नमो भगवते वासुदेवाय ॥ ॐ नमो भगवते वासुदेवाय ॥ ॐ नमो भगवते वासुदेवाय ॥

၎င်းအား အကျဉ်းချုပ်ဆိုပါက အောက်ပါအတိုင်း ဖြစ်ပါသည်။
 ၁။ အကျဉ်းချုပ်ဆိုပါက အောက်ပါအတိုင်း ဖြစ်ပါသည်။
 ၂။ အကျဉ်းချုပ်ဆိုပါက အောက်ပါအတိုင်း ဖြစ်ပါသည်။
 ၃။ အကျဉ်းချုပ်ဆိုပါက အောက်ပါအတိုင်း ဖြစ်ပါသည်။
 ၄။ အကျဉ်းချုပ်ဆိုပါက အောက်ပါအတိုင်း ဖြစ်ပါသည်။
 ၅။ အကျဉ်းချုပ်ဆိုပါက အောက်ပါအတိုင်း ဖြစ်ပါသည်။
 ၆။ အကျဉ်းချုပ်ဆိုပါက အောက်ပါအတိုင်း ဖြစ်ပါသည်။
 ၇။ အကျဉ်းချုပ်ဆိုပါက အောက်ပါအတိုင်း ဖြစ်ပါသည်။
 ၈။ အကျဉ်းချုပ်ဆိုပါက အောက်ပါအတိုင်း ဖြစ်ပါသည်။
 ၉။ အကျဉ်းချုပ်ဆိုပါက အောက်ပါအတိုင်း ဖြစ်ပါသည်။
 ၁၀။ အကျဉ်းချုပ်ဆိုပါက အောက်ပါအတိုင်း ဖြစ်ပါသည်။

၁။ အရှင်ဘုရား၏ နာမည်ကို ချီးမွမ်းခြင်း
 ၂။ အရှင်ဘုရား၏ နာမည်ကို ချီးမွမ်းခြင်း
 ၃။ အရှင်ဘုရား၏ နာမည်ကို ချီးမွမ်းခြင်း
 ၄။ အရှင်ဘုရား၏ နာမည်ကို ချီးမွမ်းခြင်း
 ၅။ အရှင်ဘုရား၏ နာမည်ကို ချီးမွမ်းခြင်း
 ၆။ အရှင်ဘုရား၏ နာမည်ကို ချီးမွမ်းခြင်း
 ၇။ အရှင်ဘုရား၏ နာမည်ကို ချီးမွမ်းခြင်း
 ၈။ အရှင်ဘုရား၏ နာမည်ကို ချီးမွမ်းခြင်း
 ၉။ အရှင်ဘုရား၏ နာမည်ကို ချီးမွမ်းခြင်း
 ၁၀။ အရှင်ဘုရား၏ နာမည်ကို ချီးမွမ်းခြင်း

၂၄- မိမိတို့၏ အကျိုးအမြတ်ကို အကျိုးအမြတ်ကို အကျိုးအမြတ်ကို အကျိုးအမြတ်ကို
အကျိုးအမြတ်ကို အကျိုးအမြတ်ကို အကျိုးအမြတ်ကို အကျိုးအမြတ်ကို အကျိုးအမြတ်ကို
အကျိုးအမြတ်ကို အကျိုးအမြတ်ကို အကျိုးအမြတ်ကို အကျိုးအမြတ်ကို အကျိုးအမြတ်ကို
အကျိုးအမြတ်ကို အကျိုးအမြတ်ကို အကျိုးအမြတ်ကို အကျိုးအမြတ်ကို အကျိုးအမြတ်ကို

ॐ

ॐ नमो भगवते वासुदेवाय ॥ ॐ नमो भगवते वासुदेवाय ॥

ॐ नमो भगवते वासुदेवाय ॥ ॐ नमो भगवते वासुदेवाय ॥

ॐ नमो भगवते वासुदेवाय ॥ ॐ नमो भगवते वासुदेवाय ॥

ॐ नमो भगवते वासुदेवाय ॥ ॐ नमो भगवते वासुदेवाय ॥

ॐ नमो भगवते वासुदेवाय ॥ ॐ नमो भगवते वासुदेवाय ॥

ॐ नमो भगवते वासुदेवाय ॥ १ ॥
ॐ नमो भगवते वासुदेवाय ॥ २ ॥
ॐ नमो भगवते वासुदेवाय ॥ ३ ॥
ॐ नमो भगवते वासुदेवाय ॥ ४ ॥
ॐ नमो भगवते वासुदेवाय ॥ ५ ॥
ॐ नमो भगवते वासुदेवाय ॥ ६ ॥
ॐ नमो भगवते वासुदेवाय ॥ ७ ॥
ॐ नमो भगवते वासुदेवाय ॥ ८ ॥
ॐ नमो भगवते वासुदेवाय ॥ ९ ॥
ॐ नमो भगवते वासुदेवाय ॥ १० ॥

Handwritten Burmese script on aged paper, likely a manuscript or historical document. The text is written in a cursive style across several lines.

[illegible]

ਮੁਖ ॥ ਆਮਰਾ ਅੰਤਰਿ ਆਮਰਾ ਅੰਤਰਿ ॥ ਆਮਰਾ ਅੰਤਰਿ ਆਮਰਾ ਅੰਤਰਿ ॥ ਆਮਰਾ ਅੰਤਰਿ ਆਮਰਾ ਅੰਤਰਿ ॥ ਆਮਰਾ ਅੰਤਰਿ ਆਮਰਾ ਅੰਤਰਿ ॥
ਭਗਵੰਤ ॥ ਆਮਰਾ ਅੰਤਰਿ ਆਮਰਾ ਅੰਤਰਿ ॥ ਆਮਰਾ ਅੰਤਰਿ ਆਮਰਾ ਅੰਤਰਿ ॥ ਆਮਰਾ ਅੰਤਰਿ ਆਮਰਾ ਅੰਤਰਿ ॥ ਆਮਰਾ ਅੰਤਰਿ ਆਮਰਾ ਅੰਤਰਿ ॥
ਭਗਵੰਤ ॥ ਆਮਰਾ ਅੰਤਰਿ ਆਮਰਾ ਅੰਤਰਿ ॥ ਆਮਰਾ ਅੰਤਰਿ ਆਮਰਾ ਅੰਤਰਿ ॥ ਆਮਰਾ ਅੰਤਰਿ ਆਮਰਾ ਅੰਤਰਿ ॥ ਆਮਰਾ ਅੰਤਰਿ ਆਮਰਾ ਅੰਤਰਿ ॥

॥ ॐ नमो भगवते वासुदेवाय ॥ ॐ नमो भगवते वासुदेवाय ॥ ॐ नमो भगवते वासुदेवाय ॥
॥ ॐ नमो भगवते वासुदेवाय ॥ ॐ नमो भगवते वासुदेवाय ॥ ॐ नमो भगवते वासुदेवाय ॥
॥ ॐ नमो भगवते वासुदेवाय ॥ ॐ नमो भगवते वासुदेवाय ॥ ॐ नमो भगवते वासुदेवाय ॥

~ ८१ ८२ ८३ ८४ ८५ ८६ ८७ ८८ ८९ ९० ९१ ९२ ९३ ९४ ९५ ९६ ९७ ९८ ९९ १०० ~ ८१ ~

८१ ८२ ८३ ८४ ८५ ८६ ८७ ८८ ८९ ९० ९१ ९२ ९३ ९४ ९५ ९६ ९७ ९८ ९९ १०० ८१ ८२ ८३ ८४ ८५ ८६ ८७ ८८ ८९ ९० ९१ ९२ ९३ ९४ ९५ ९६ ९७ ९८ ९९ १००

८१ ८२ ८३ ८४ ८५ ८६ ८७ ८८ ८९ ९० ९१ ९२ ९३ ९४ ९५ ९६ ९७ ९८ ९९ १००

THESE THINGS ARE IN THE MUSEUM
AND ARE NOT TO BE TAKEN AWAY

